

# ਪੱਛਮੀ ਕਾਵਿ-ਸਿਧਾਂਤ

ਮੁਖ ਸੰਪਾਦਕ

ਡਾ. ਜਸਵਿੰਦਰ ਸਿੰਘ ਸੈਣੀ

ਸੰਪਾਦਕ

ਡਾ. ਜਸਵਿੰਦਰ ਸਿੰਘ

ਡਾ. ਹਰਿਭਜਨ ਸਿੰਘ ਭਾਟੀਆ



ਪੰਜਾਬੀ ਕਲਾ ਮੇਂ ਪ੍ਰਗਤੀ ਅਤੇ ਵਿਕਾਸ ਦੀ ਸ਼ਾਖਾ।  
ਪੰਜਾਬੀ ਯੂਨੀਵਰਸਿਟੀ, ਪਟਿਆਲਾ

©  
ਪੰਜਾਬੀ ਭਾਸ਼ਾ ਵਿਕਾਸ ਵਿਭਾਗ  
ਪੰਜਾਬੀ ਯੂਨੀਵਰਸਿਟੀ, ਪਟਿਆਲਾ  
(1965 ਦੇ ਪੰਜਾਬ ਐਕਟ ਨੰ.35 ਤਹਿਤ ਸਥਾਪਤ)

**PACHHAMI KAV SIDHANT (Punjabi)**

*Chief- Editor*  
**Dr. Jaswinder Singh Saini**

*Editors*  
**Dr. Jaswinder Singh**  
**Dr. Harbhajan Singh Bhatia**

ISBN : 978-81-302-0471-0

2018  
ਕਾਪੀਆਂ : 1100  
ਕੀਮਤ : 100.00



---

ਡਾ. ਮਨਜੀਤ ਸਿੰਘ ਨਿੱਤਰ, ਰਜਿਸਟਰਾਰ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਨੇ ਪ੍ਰਕਾਸ਼ਿਤ  
ਕੀਤੀ ਅਤੇ ਘੁਮਾਣ ਪ੍ਰਿੰਟਰੰਗ ਪਟਿਆਲਾ ਵਿਖੇ ਫੈਝੀ।

## ਉੱਤਰ-ਆਪੁਨਿਕਤਾ

ਡਾ. ਕੁਲਵੀਰ

ਉੱਤਰ-ਆਪੁਨਿਕਤਾ ਜਾਂ ਉੱਤਰ-ਆਪੁਨਿਕਤਾਵਾਦ ਨੂੰ ਕਿਸੇ ਇਕਹਿਰੀ, ਸੰਗਠਿਤ ਅਤੇ ਸੰਪੂਰਣ ਪਰਿਭਾਸ਼ਾ ਵਿਚ ਬੰਨਣਾ ਇਕ ਕਠਿਨ ਤੇ ਸਮੱਸਿਆਪੂਰਨ ਕਾਰਜ ਹੈ। ਇਸ ਦਾ ਮੁੱਖ ਕਾਰਨ ਉੱਤਰ-ਆਪੁਨਿਕ ਪਦ ਦਾ ਇੱਕੋ ਵੇਲੇ ਕਲਾ, ਇਮਾਰਤਸਾਜ਼ੀ, ਸੰਗੀਤ, ਸਾਹਿਤ, ਦਰਸ਼ਨ, ਸਮਾਜ ਸ਼ਾਸਤਰ, ਫੈਸ਼ਨ, ਤਕਨਾਲੋਜੀ ਆਦਿ ਵੱਖ-ਵੱਖ ਅਨੁਸ਼ਾਸਨਾਂ ਤੇ ਖੇਤਰਾਂ ਵਿਚ ਅੱਡ-ਅੱਡ ਤਰ੍ਹਾਂ ਨਾਲ ਪ੍ਰਯੋਗ ਹੋਣਾ ਹੈ। ਉੱਤਰ-ਆਪੁਨਿਕਤਾ ਤੇ ਉੱਤਰ-ਆਪੁਨਿਕਤਾਵਾਦ ਪਦ ਦੇ ਸਮਾਨਾਰਥੀ ਇਸਤੇਮਾਲ ਨੇ ਵੀ ਇਹਨਾਂ ਦੀ ਸਪੱਸ਼ਟ ਨਿਖੇਤਕ ਪਰਿਭਾਸ਼ਾ ਨੂੰ ਸਮੱਸਿਆਪੂਰਨ ਬਣਾਇਆ ਹੈ। ਕਾਲਕ ਜਾਂ ਇਤਿਹਾਸਕ ਤੌਰ 'ਤੇ ਵੀ ਇਸ ਦਾ ਸਥਾਨ ਨਿਸ਼ਚਿਤ ਕਰਨਾ ਅੱਖਾ ਹੈ, ਕਿਉਂਕਿ ਵੱਖ-ਵੱਖ ਬੌਧਿਕ, ਸਮਾਜਿਕ ਤੇ ਕਲਾਤਮਕ ਖੇਤਰਾਂ ਨਾਲ ਚੁੜੇ ਚਿੰਤਕ ਇਸ ਦੇ ਆਰੰਭ ਦੀ ਨਿਸ਼ਾਨਦੇਹੀ ਲਈ ਵੱਖ-ਵੱਖ ਕਾਲਕ-ਬਿੰਦੂਆਂ ਵੱਲ ਇਸ਼ਾਰਾ ਕਰਦੇ ਹਨ। ਉੱਤਰ-ਆਪੁਨਿਕਤਾ/ ਉੱਤਰ-ਆਪੁਨਿਕਤਾਵਾਦ ਨੂੰ ਇਸ ਦੇ ਤਿੰਨ ਮੁੱਖ ਪ੍ਰਯੋਗਾਂ ਵਿਚ ਨਿਖੇਤ ਕੇ ਵੱਧ ਸਪੱਸ਼ਟਤਾ ਨਾਲ ਸਮਝਿਆ ਜਾ ਸਕਦਾ ਹੈ। ਪਹਿਲਾ ਇਲੈਕਟ੍ਰਾਨਿਕ ਮੀਡੀਆ ਤੇ ਸੂਚਨਾ ਕ੍ਰਾਂਤੀ ਦੇ ਫਲਸਰੂਪ ਉਪਜੀ ਨਵੀਂ ਸਮਾਜਿਕ ਸਥਿਤੀ ਵਜੋਂ, ਦੂਸਰਾ ਇਕ ਦਾਰਸ਼ਨਿਕ ਪ੍ਰਵਰਗ ਵਜੋਂ ਅਤੇ ਤੀਜਾ ਇਕ ਕਲਾਤਮਕ ਪਦ ਵਜੋਂ।

ਉੱਤਰ-ਆਪੁਨਿਕਤਾ, ਆਪੁਨਿਕਤਾ ਵਾਂਗ ਇਕ ਇਤਿਹਾਸਕ ਕਾਲ-ਖੰਡ ਨੂੰ ਦਰਸਾਉਂਦਾ ਪਦ ਹੈ ਜੋ ਆਪੁਨਿਕਤਾ ਨਾਲੋਂ ਬ੍ਰੇਕ ਤੇ ਨਿਰੰਤਰਤਾ ਦੇਹਾਂ ਦਾ ਸੂਚਕ ਹੈ। ਮਾਈਕ ਫੀਦਰਸਟੋਨ ਅਨੁਸਾਰ, “ਜੇ ‘ਆਪੁਨਿਕ’ ਤੇ ‘ਉੱਤਰ-ਆਪੁਨਿਕਤ’ ਵਿਆਪਕ ਪਦ ਹਨ ਤਾਂ ਇਹ ਯਕਦਮ ਸਪੱਸ਼ਟ ਹੈ ਕਿ ਅਗੇਤਰ ‘ਉੱਤਰ’ ਉਸ ਨੂੰ ਦਰਸਾਉਂਦਾ ਹੈ ਜੋ ਆਪੁਨਿਕ ਤੋਂ ਬਾਅਦ ਵਿਚ ਆਉਂਦਾ ਹੈ ਜੋ ਇਸ ਨਾਲ ਬ੍ਰੇਕ ਜਾਂ ਵੱਡ ਦਾ ਸੂਚਕ ਹੈ ਤੇ ਜਿਸ ਨੂੰ ਇਸ ਦੇ ਵਿਰੋਧ ਵਿਚ ਪਰਿਭਾਸ਼ਿਤ ਕੀਤਾ ਜਾਂਦਾ ਹੈ।” ਆਪੁਨਿਕਤਾ ਤੇ ਉੱਤਰ-ਆਪੁਨਿਕਤਾ ਇਤਿਹਾਸਕ ਤੇ ਸਮਾਜ-ਸ਼ਾਸਤਰੀ ਬਣਤਰਾਂ ਵੱਲ ਸੰਕੇਤ ਕਰਦੀਆਂ ਹਨ। ਇਸ ਲਈ ਇਹ ਕਾਲਵਾਚੀ ਸੰਕਲਪ ਹਨ, ਜੋ ਮੁੱਖ ਤੌਰ 'ਤੇ ਸਮਾਜਿਕ ਬਣਤਰਾਂ ਦੇ ਸੰਸਥਾਵੀਂ ਪੈਮਾਨਿਆਂ ਨੂੰ ਪਰਿਭਾਸ਼ਿਤ ਕਰਦੇ ਹਨ। ਆਪੁਨਿਕਤਾ ਉੱਤਰ-ਮੱਧ ਯੁੱਗ ਦੇ ਉਦਯੋਗਿਕ ਕ੍ਰਾਂਤੀ ਤੇ ਨੇਸ਼ਨ ਸਟੇਟ ਸਿਸਟਮ ਦੇ ਉਭਾਰ ਦੁਆਰਾ ਹੋਂਦ ਗ੍ਰਹਿਣ ਕਰਦੀ ਹੈ। ਉੱਤਰ-ਆਪੁਨਿਕਤਾ ਇਲੈਕਟ੍ਰਾਨਿਕ ਮੀਡੀਆ ਅਤੇ ਸੂਚਨਾ ਕ੍ਰਾਂਤੀ ਦੇ ਸਿੱਟੇ ਵਜੋਂ ਹੋਂਦ ਵਿਚ ਆਈ ਸਮਾਜਿਕ, ਆਰਥਿਕ, ਸਭਿਆਚਾਰਕ ਅਵਸਥਾ ਹੈ, ਜਿਸ ਨੂੰ ਡੋਨੀਅਲ ਬੈਲ ਉੱਤਰ-ਉਦਯੋਗਿਕ ਸਮਾਜ ਦਾ ਨਾਂ ਦਿੰਦਾ ਹੈ।



## **EXPERT COMMITTEE**

Prof. Rawail Singh (Formerly) Professor Department of Punjabi, University of Delhi, Delhi	Prof. Ravinder Kumar Department of Punjabi University of Delhi, Delhi	Prof. Kulvir Gojra Department of Punjabi University of Delhi, Delhi
Dr. Kuljit S. Bhatia Assoc. Prof. Department of Punjabi Desh Bandhu College, Delhi	Prof. Ravinder Singh Department of Punjabi Dayal Singh College, University of Delhi, Delhi	Dr. Yadwinder Singh Department of Punjabi University of Delhi, Delhi

## **COURSE COORDINATOR**

Prof. Malati Mathur  
Director, School of Humanities  
IGNOU, New Delhi-110068

## **COURSE EDITOR**

Prof. Rawail Singh  
(Formerly) Prof.  
Department of Punjabi,  
University of Delhi, Delhi

## **CONTENT WRITERS**

Prof. Rawail Singh  
(Formerly) Professor  
Department of Punjabi,  
University of Delhi, Delhi

Prof. Ravinder Singh  
Department of Punjabi  
Dayal Singh College,  
University of Delhi, Delhi

Dr. Nachhattar Singh  
Department of Punjabi  
University of Delhi, Delhi

Prof. Ravinder Kumar  
Department of Punjabi  
University of Delhi, Delhi

Dr. Yadwinder Singh  
Department of Punjabi  
University of Delhi, Delhi

Dr. Rajni Bala  
Department of Punjabi  
University of Delhi, Delhi

Prof. Kulvir Gojra  
Department of Punjabi  
University of Delhi, Delhi

Dr. Kuljit S. Bhatia  
Assoc. Prof.  
Department of Punjabi  
Desh Bandhu College, Delhi

## **PRINT PRODUCTION**

Mr. Tilak Raj  
Assistant Registrar,  
MPDD, IGNOU, New Delhi

September, 2021

© Indira Gandhi National Open University, 2021

ISBN : 978-93-5568-102-7

All rights reserved. No part of this work may be reproduced in any form, by mimeograph or any other means, without permission in writing from the Indira Gandhi National Open University.

Further information about the School of Health Sciences and the Indira Gandhi National Open University courses may be obtained from the University's office at Maidan Garhi, New Delhi-110 068.

Printed and published on behalf of the Indira Gandhi National Open University, New Delhi by Director, School of Health Sciences. We acknowledge the reference of material and figures from various sources like NNF, AIIMS, WHO, UNICEF, IGNOU, Govt. of India etc.

Laser Typesetting : Davinder Singh, 11/38, Rajouri Garden, New Delhi-110027

Printed at : Raj Printers, A-9, Sector B-2, Tronica City, Loni (Gzb.)

ਪਾਠ 8

## ਆਧੁਨਿਕ ਪੰਜਾਬੀ ਕਵਿਤਾ

# ਰੋਸਟਿ

## (ਪੰਜਾਬੀ ਵਿਭਾਗ ਦਾ ਰੈਫਰੀਡ ਜਨਰਲ)

ਅੰਕ ਸੱਤਵਾਂ  
ਅਕਤੂਬਰ-ਮਾਰਚ 2019

ਮੁੱਖ ਸੰਪਾਦਕ  
ਡਾ. ਸੁਰਜੀਤ ਸਿੰਘ

ਸੰਪਾਦਕ  
ਡਾ. ਜਸਵਿੰਦਰ ਸਿੰਘ ਸੈਣੀ  
ਡਾ. ਗੁਰਮੁਖ ਸਿੰਘ



ਪੰਜਾਬੀ ਵਿਭਾਗ  
ਪੰਜਾਬੀ ਯੂਨੀਵਰਸਿਟੀ, ਪਟਿਆਲਾ

ਪੰਜਾਬੀ ਵਿਭਾਗ  
ਪੰਜਾਬੀ ਯੂਨੀਵਰਸਿਟੀ, ਪਟਿਆਲਾ  
(1961 ਦੇ ਪੰਜਾਬ ਐਕਟ ਨੰਬਰ 35 ਤਹਿਤ ਸਥਾਪਿਤ)

The responsibility for the facts or opinions expressed in the paper are entirely of the authors. Neither the University nor the publisher are responsible for the same.

**GOST**

(A Refereed Research Journal of Punjabi Studies)

**ਮੁੱਖ ਸੰਪਾਦਕ**

ਡਾ. ਸੁਰਜੀਤ ਸਿੰਘ

**ਸੰਪਾਦਕ**

ਡਾ. ਜਸਵਿੰਦਰ ਸਿੰਘ ਸੈਣੀ

ਡਾ. ਗੁਰਮੁਖ ਸਿੰਘ

**ਸੰਪਾਦਕੀ ਮੰਡਲ**

ਸਤੀਸ਼ ਕੁਮਾਰ ਵਰਮਾ

ਰਾਜਿੰਦਰਪਾਲ ਸਿੰਘ ਬਰਾੜ

ਲਖਵੀਰ ਸਿੰਘ

ਚਰਨਜੀਤ ਕੌਰ

ਰਾਜਵੰਤ ਕੌਰ ਪੰਜਾਬੀ

ਗੁਰਸੇਵਕ ਸਿੰਘ ਲੰਬੀ

ਗੁਰਜੰਟ ਸਿੰਘ

**ਸਲਾਹਕਾਰ**

ਸੁਖਦੇਵ ਸਿੰਘ ਖਾਹਰਾ

ਓਮ ਪ੍ਰਕਾਸ਼ ਵਸ਼ਿਸ਼ਟ

ISBN : 978-93-85680-14-4

**2020**

ਕਾਪੀਆਂ : 300

ਕੀਮਤ : 300.00/-

ਛਪਾਈ: ਮੈ/ਸ. ਆਰਨਾ ਪ੍ਰਿੰਟਿੰਗ ਸੋਲਿਊਸ਼ਨਜ਼, ਪਟਿਆਲਾ ਵਿਖੇ ਛਪੀ।

ਵਿਕੋਲਿੱਤਰਾ ਵਿਕ੍ਰੇਤਾ: ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ।

## ਤੱਤਕਰਾ

1.	ਡਾ. ਗੁਰਮੁਖ ਸਿੰਘ ਡਾ. ਗੁਰਪ੍ਰੀਤ ਕੌਰ	ਸਮਕਾਲੀਨ ਪੰਜਾਬੀ ਮਿਨਮ ਦਾ ਉਦੈ ਅਤੇ ਵਿਲੁਮ 'ਜੀ ਆਇਆ ਹੈ'	1
✓	2.	ਪੰਜਾਬੀ ਸਲਗਲਾਮ ਵਿਚ ਅਮਲੀਕਾ ਦੇ ਬਿੰਬ ਦੀ ਲਿਤਮਾਣਕਾਰੀ	10
3.	ਡਾ. ਰਾਮਵੰਡ ਕੌਰ ਪੰਜਾਬੀ	ਲੈਕ ਗਾਇਕ ਪਾਲੀ ਏਤਵਾਂਥੀਆ : ਗੀਤਕਾਰੀ ਤੇ ਗਾਇਕੀ ਦੇ ਵਿਭਿੰਨ ਪਾਸਾਰ	19
4.	ਡਾ. ਅਖ਼ਤਰੀਸ਼ ਕੌਰ	ਜਸਥੀਰ ਮੈਂਡ ਰਹਿਤ ਨਾਵਲ 'ਬੋਲ ਮਰਦਾਨਿਆ' ਦੀ ਸਮਕਾਲੀਨ ਸਾਰਬਕਤਾ	32
5.	ਡਾ. ਹਰਪ੍ਰੀਤ ਸਿੰਘ	ਹਾਸ਼ੀਆਗਤ ਲੋਕਾਂ ਨਾਲ ਸਬੰਧਤ ਸਾਹਿਤ ਵਿਧਾਵਾਂ ਦੀ ਰੰਗਮੰਚੀ ਪੇਸ਼ਕਾਰੀ: ਹਾਸ਼ੀਆਗਤ ਲੋਕਾਂ ਦੀ ਇੱਕ ਆਸ ਦੇਸ਼ ਵੰਡ ਬਾਰੇ ਨਿੱਜੀ ਅਨੁਭਵ ਦੀ ਬਿਰਤਾਂਤਕਾਰੀ(ਪੰਜਾਬੀ ਸਵੈਜੀਵਨੀ ਦੇ ਹਵਾਲੇ ਨਾਲ)	36
6.	ਡਾ. ਰਜਨੀ ਬਾਲਾ		45
7.	ਡਾ. ਗੁਰਭੀਤ ਸਿੰਘ	ਡਾ. ਗੁਰਭਗਤ ਸਿੰਘ ਦੀ ਕਾਵਿ-ਸਾਸਤਰੀ ਦ੍ਰਿਸ਼ਟੀ	60
8.	ਡਾ. ਸਿਮਰਨਜੀਤ ਸਿੰਘ	ਪ੍ਰ. ਪੂਰਨ ਸਿੰਘ ਦੀ ਕਵਿਤਾ ਵਿਚ ਜਾਪਾਨੀ ਕਾਵਿ-ਅੰਸ਼ : ਵਿਭਿੰਨ ਪੱਖ ਅਤੇ ਪਾਸਾਰ ('ਹਾਇਕੂ' ਦੇ ਵਿਸ਼ੇਸ਼ ਸੰਦਰਭ ਵਿਚ)	67
9.	ਡਾ. ਦੀਦਾਰ ਸਿੰਘ	'ਗੁਰੂ ਨਾਨਕ ਚਮਤਕਾਰ' ਵਿਚ ਨਾਨਕ ਦਾ ਬਿੰਬ	76
10.	ਡਾ. ਜਸਵੀਰ ਕੌਰ	ਬਾਂਗਰ ਵਿਚ ਮਨਾਏ ਜਾਣ ਵਾਲੇ ਤਿੱਥ-ਤਿਉਹਾਰਾਂ ਦਾ ਸਭਿਆਚਾਰਕ ਸਰਵੇਖਣ	81
11.	ਡਾ. ਰੁਪਿੰਦਰ ਕੌਰ	ਪੰਜਾਬੀ ਸਭਿਆਚਾਰਕ ਕੀਮਤ-ਪ੍ਰਬੰਧ ਦੇ ਪ੍ਰਸੰਗ ਵਿਚ ਨਾਰੀ ਅਸਤਿਤਵ	87
12.	ਡਾ. ਜਸਪ੍ਰੀਤ ਕੌਰ ਬੈਸ	ਉੱਤਰ-ਸੰਰਚਨਾਵਾਦ ਅਤੇ ਜੱਡਰ ਅਧਿਐਨ	92
13.	ਡਾ. ਮਨਪ੍ਰੀਤ ਮਹਿਨਾਜ਼	ਪੰਜਾਬੀ ਪਾਪੂਲਰ ਗੀਤਕਾਰੀ ਤੇ ਗੀਤ-ਫਿਲਮਾਂਕਣ ਵਿਚ ਪਰਵਾਸ ਦੀ ਪੇਸ਼ਕਾਰੀ ਅਤੇ ਘਾੜਤ (ਝੌਰ ਪਰਵਾਸੀ ਸਿਰਜਕਾਂ ਦੇ ਵਿਸ਼ੇਸ਼ ਨੁਕਤਾਂ ਨਿਗਾਹ ਤੋਂ)	97
14.	ਪਰਮਜੀਤ ਸਿੰਘ	ਆਧੁਨਿਕ ਪੰਜਾਬੀ ਕਹਾਣੀ ਦਾ ਆਰੰਭ	103
15.	ਸੋਹਨ ਦੀਪ	ਬਸਤੀਵਾਦੀ ਦੌਰ ਦੀਆਂ ਮੁੱਢਲੀਆਂ ਪੰਜਾਬੀ ਗਲਪ ਰਚਨਾਵਾਂ ਦੀ ਪਛਾਣ ਦਾ ਮਸਲਾ (ਪੰਜਾਬੀ ਦੇ ਪਹਿਲੇ ਗੁਰਮੁਖੀ ਨਾਵਲ ਦੇ ਪ੍ਰਸੰਗ ਵਿਚ)	115
16.	ਸਟਾਲਿਨਜੀਤ ਸਿੰਘ	ਪੰਜਾਬੀ ਦੇ ਆਨਲਾਈਨ ਅਧਿਆਪਨ ਲਈ ਸਰੋਤ ਸਮੱਗਰੀ ਦਾ ਅਧਿਐਨ	128

## ਪੰਜਾਬੀ ਸਫਰਨਾਮਾ ਵਿਚ ਅਮਰੀਕਾ ਦੇ ਬਿੰਬ ਦੀ ਨਿਰਮਾਣਕਾਰੀ

ਡਾ. ਕੁਲਵੀਰ ਗੋਸ਼ਤਾ

ਆਧੁਨਿਕ ਪੰਜਾਬੀ ਸਹਿਤ ਵਿਚ ਹੋਰ ਵਾਲਡ ਵਿਧਾਵਾਂ ਦੇ ਨਾਲ ਨਾਲ ਸਫਰਨਾਮਾ ਦੀ ਵਿਧਾ ਨੇ ਵੀ ਕਾਫੀ ਵਿਕਾਸ ਕੀਤਾ ਹੈ। ਪੰਜਾਬੀਆਂ ਵਾਂਗ ਚੁਜ਼ਗਾਂ ਤੋਂ ਬਿਹਤਰ ਜਿੰਦਗੀ ਦੀ ਭਲਾਸ ਲਈ ਵਿਕਸਤ ਪੌਛਮੀ ਦੇਸ਼ਾਂ ਵੱਲ ਕੀਤੇ ਪਰਵਾਸ ਨੇ ਇਸ ਵਿਧਾ ਦੇ ਵਿਕਾਸ ਵਿਚ ਅਹਿਮ ਮੁਮਿਕਾ ਨਿਭਾਈ ਹੈ। ਮਾਸਕਰ ਇੰਗ੍ਰੈਡ, ਕੈਨੇਡਾ ਅਤੇ ਅਮਰੀਕਾ ਵਰਗੀ ਵਿਕਸਤ ਦੇਸ਼ਾਂ ਵਿਚ ਪੰਜਾਬੀ ਭਾਸ਼ਿਚਾਰੇ ਨੇ ਵੱਡੀ ਗਿਣਤੀ ਵਿਚ ਪੌਕੀ ਥਾਂ ਤੋਂ ਪਹਿਚਾਣ ਬਣਾਈ ਹੈ। ਇਸ ਦੇ ਵਲਸਰੂਪ ਪੌਛਮੀ ਮੁਲਕ ਹੈਠੀ ਹੈਠੀ ਪੰਜਾਬੀ ਸਹਿਤਕ, ਸਭਿਆਚਾਰਕ ਤੋਂ ਪਾਰਮਿਕ ਸਰਗਰਮੀਆਂ ਦਾ ਕੇਂਦਰ ਬਣਨ ਲੈਂਗੇ। ਇਸ ਨਾਲ ਪੰਜਾਬੀ ਲੈਖਕਾਂ, ਕਲਾਕਾਰਾਂ ਤੋਂ ਖੁੱਪੀਜੀਵੀਆਂ ਦਾ ਪੌਛਮੀ ਮੁਲਕਾ ਵੱਲ ਤੇਰਾ ਦੇਰਾ ਵਧਿਆ ਅਤੇ ਇਨ੍ਹਾਂ ਮੁਲਕਾਂ ਨੂੰ ਨੈਤਿਕ ਵੇਖਣ ਦਾ ਮੌਕਾ ਮਿਲਿਆ ਵੱਖ-ਵੱਖ ਲੈਖਕਾਂ ਨੇ ਆਪਣੇ ਯਾਤਰਾ ਅਨੁਭਵਾਂ ਨੂੰ ਲਿੰਪੀਬੱਧ ਕਰਨ ਲਈ ਸਫਰਨਾਮਾ ਵਿਧਾ ਨੂੰ ਢੁਹਿਆ ਪ੍ਰਸ਼ੁਤ ਖੇਜ-ਪੱਤਰ ਵਿਚ ਪੰਜਾਬੀ ਸਫਰਨਾਮਿਆਂ ਵਿੱਚੋਂ ਉੱਤਰਦੇ ਅਮਰੀਕਾ ਦੇ ਬਿੰਬ ਦਾ ਵਿਸ਼ਲੇਸ਼ਣ ਕਰਨਾ ਹੈ।

ਅਮਰੀਕਾ ਦਾ ਨਾ ਜਿਹਨ ਵਿਚ ਆਉਇਆ ਹੈ ਇਸ ਦੇ ਕਈ ਤਰ੍ਹਾਂ ਦੇ ਬਿੰਬ ਇਕੇ ਸਮੇਂ ਉੱਤਰਦੇ ਹਨ। ਜਿਵੇਂ ਕਿ ਅਮਰੀਕਾ ਇਕ ਵਿਸਵ ਸਕਤੀ ਦਾ ਹੈ, ਵਿਕਸਤ ਪ੍ਰੈਜ਼ੀਵਾਦ ਦਾ ਦੂਜਾ ਨਾ ਹੈ, ਸੁਤੰਤਰ ਤਰਜੇ-ਜਿੰਦਗੀ ਦਾ ਸੰਸਾਰ ਹੈ, ਉੱਨੇਤ ਤਕਨਾਲੋਜੀ ਵਾਲੀ ਕੋਈ ਅਲੋਕਾਰ ਥਾਂ ਹੈ। ਪੰਜਾਬੀ ਬੰਦੇ ਲਈ ਅਮਰੀਕਾ ਸੁਪਨਿਆਂ ਦੀ ਧਰਤੀ ਹੈ ਜਿੱਥੇ ਉਹ ਲੋਖਾਂ ਰੂਪਏ ਖਰਚ ਕਰ ਕੇ, ਸਿੰਧੇ ਅਸਿੰਧੇ ਹਰ ਤਰ੍ਹਾਂ ਦੇ ਰਸਤੇ ਪੁੱਜਣਾ ਚਾਹੁੰਦਾ ਹੈ। ਤਾਰਤ ਪਾਕਿਸਤਾਨ ਦਰਮਿਆਨ ਬਣਦੇ ਵਿਗਤਦੇ ਸੰਬੰਧਾਂ ਜਾਂ ਵਿਸਵ ਪੇਂਧਰ 'ਤੇ ਵਾਪਰਦੀਆਂ ਘਟਨਾਵਾਂ ਬਾਰੇ ਅਕਸਰ ਕਹਿ ਦਿੱਤਾ ਜਾਂਦਾ ਹੈ ਕਿ ਇਸ ਪਿੱਛੇ ਅਮਰੀਕਾ ਦਾ ਹੱਥ ਹੈ। ਗੁਰਬਚਨ ਸਿੰਘ ਭੁੱਲਰ ਦਾ ਕਹਿਣ ਹੈ ਕਿ ਅਮਰੀਕਾ ਨੇ ਹੋਰਾਂ ਤੋਂ ਵੱਖਰਾ ਦਿਸਣ ਲਈ ਕਈ ਚੀਜ਼ਾਂ ਪ੍ਰਤੀਆਂ ਕੀਤੀਆਂ ਰੋਈਆਂ ਨੇ। ਜਿਵੇਂ ਖੱਬੇ ਦੀ ਬਜਾਏ ਸੱਜੇ ਪਾਸੇ ਚਲਣਾ, ਬਿਜਲੀ ਦੀਆਂ ਸਾਵਿੱਚਾਂ ਦਾ ਉੱਪਰ ਨੂੰ ਐਨ ਹੋਣਾ, ਤਾਰੀਖ ਲਿਖਦੇ ਸਮੇਂ ਮਹੀਨਾ ਪਹਿਲਾਂ ਲਿਖਣਾ, ਪੈਟਰੋਲ ਨੂੰ ਗੈਸ ਕਹਿਣਾ ਆਦਿ। ਸੇ ਅਮਰੀਕਾ ਇਕ ਅਜਿਹਾ ਚਿਹਨਕ ਹੈ ਜਿਸ ਦੇ ਕਈ ਚਿਹਨਤ ਹਨ। ਚਾਹੇ ਅਮਰੀਕਾ ਕੋਈ ਗਿਆ ਹੋਵੇ ਜਾਂ ਨਾ ਪਰ ਉਸ ਨੇ ਅਮਰੀਕਾ ਬਾਰੇ ਬਹੁਤ ਕੁਝ ਸੁਣ ਰੱਖਿਆ ਰੁੰਦਾ ਹੈ। ਨਰਿੰਦਰ ਸਿੰਘ ਕਪੂਰ ਆਪਣੇ ਸਫਰਨਾਮਾ 'ਸੱਚੇ ਸੱਚ' ਵਿਚ ਅਮਰੀਕਾ ਬਾਰੇ ਟਿੱਪਣੀ ਕਰਦਾ ਲਿਖਦਾ ਹੈ:

ਅਮਰੀਕਾ ਬਾਰੇ ਹਰ ਵਿਅਕਤੀ ਨੇ ਬੜਾ ਕੁਝ ਸੁਣਿਆ ਰੁੰਦਾ ਹੈ ਪਰ ਉੱਥੇ ਪਹੁੰਚ ਕੇ ਸਤ ਕੁਝ ਇਤਨਾ ਵੱਖਰਾ ਅਤੇ ਸੋਹਣਾ ਵਿਖਾਈ ਦਿੰਦਾ ਹੈ ਕਿ ਸਾਨੂੰ ਆਪਣੀ ਸੋਚ ਉੱਤੇ ਸਰਮ ਆਉਣ ਲਗ ਪੈਂਦੀ ਹੈ।'

ਪੰਜਾਬੀ ਸਫਰਨਾਮਾ ਸਹਿਤ ਵਿੱਚੋਂ ਅਮਰੀਕਾ ਦਾ ਜਿਹੜਾ ਬਿੰਬ ਉੱਤਰਦਾ ਹੈ ਉਸ ਦਾ ਇਕ ਵੱਡੇ ਹਿੱਸਾ ਅਮਰੀਕਾ ਦੇ ਸਾਫ਼ ਸੁਖਰੇ ਤੇ ਵਿਵਸਥਿਤ ਸਿਸਟਮ ਦੇ ਗੁਣਗਾਨ ਨਾਲ ਸੰਬੰਧਤ ਹੈ। ਤਕਰੀਬਨ ਹਰ ਪੰਜਾਬੀ ਸਫਰਨਾਮਾਕਾਰ ਨੇ ਅਮਰੀਕਾ ਦੇ ਕੁਦਰਤੀ ਨਜ਼ਾਰਿਆਂ, ਮੈਜ ਮਸਤੀ ਲਈ ਉਸਾਰੀਆਂ ਬਾਵਾਂ ਅਤੇ ਵੱਖ-ਵੱਖ ਮਿਊਜ਼ਮਾਂ ਨੂੰ ਰੱਜ ਕੇ ਸਲਾਹਿਆ ਹੈ। ਦੂਸਰਾ ਬਿੰਬ, ਅਮਰੀਕਾ ਵਿਚ ਹਿੱਸਾ, ਸੈਕਸ ਅਤੇ ਲੁੱਟ ਖੇਹ ਆਦਿ ਦੇ ਵਰਤਾਰਿਆਂ ਨਾਲ ਸੰਬੰਧਤ ਹੈ ਜਿਸ ਵੱਲ ਕੁਝ ਲੈਖਕਾਂ ਨੇ ਵੱਧ ਧਿਆਨ ਦੁਆਇਆ ਹੈ। ਅਮਰੀਕਾ ਦੇ ਤੀਸਰੇ ਬਿੰਬ ਦੀ ਨਿਰਮਾਣਕਾਰੀ ਉੱਥੇ ਵੱਡੀ ਗਿਣਤੀ ਰਹਿ ਰਹੇ ਪੰਜਾਬੀਆਂ ਦੇ ਹਵਾਲੇ ਨਾਲ ਹੋਈ ਹੈ। ਪੰਜਾਬੀ ਸਫਰਨਾਮਾ ਵਿਚ ਜਿਨ੍ਹਾਂ ਸ਼ਹਿਰਾਂ ਦੇ ਹਵਾਲੇ ਨਾਲ ਵੱਧ ਜ਼ਿਕਰ ਹੋਇਆ ਹੈ ਉਹ ਹਨ ਕੈਲੋਫੋਰਨੀਆ, ਸਾਨ ਫਰਾਂਸਿਸਕੋ, ਵਾਸਿੰਗਟਨ, ਲਾਸ ਏਂਜਲਜ਼, ਨਿਊਯਾਰਕ, ਸ਼ਿਕਾਗੋ ਤੇ ਸਿਆਟਲ ਆਦਿ।

ਪੰਜਾਬੀ ਸਫਰਨਾਮਾਕਾਰਾਂ ਨੇ ਅਮਰੀਕਾ ਦੀ ਬਿੰਬਕਾਰੀ, ਉਸ ਦੇ ਇਤਿਹਾਸਕ ਪਿਛੇਕੜ ਦੇ ਹਵਾਲੇ ਨਾਲ ਵੀ ਕੀਤੀ ਹੈ। ਅਮਰੀਕਾ ਖੁਦ ਬਸਤੀਵਾਦ ਦਾ ਸ਼ਿਕਾਰ ਰਿਹਾ। ਅਮਰੀਕਾ ਨੂੰ ਸਤ ਤੋਂ ਪਹਿਲਾਂ ਕਿਸ ਨੇ ਲੱਭਿਆ, ਗੇਰੇ ਇਤਿਹਾਸਕਾਰ ਇਸ ਬਾਰੇ ਕਈ ਮੱਤ ਪ੍ਰਸ਼ੁਤ ਕਰਦੇ ਹਨ। ਸਮੁੰਦਰੀ ਰਸਤੇ ਰਾਹੀਂ ਅਮਰੀਕਾ ਨੂੰ ਲੱਭਣ ਦਾ ਸਿਹਰਾ

THE UNSAFE ASYLUM  
ਦਾ ਪੰਜਾਬੀ ਅਨੁਵਾਦ

# ਲਾਹੌਰ ਦਾ ਪਾਗਲਖਾਨਾ

ਵੰਡ ਤੇ ਪਾਗਲਪਨ ਦੀਆਂ ਕਹਾਣੀਆਂ



## ਅਨਿਰੁੱਧ ਕਾਲਾ

ਅਨੁਵਾਦਕ  
ਕੁਲਵੀਰ ਗੋਜਰਾ

Punjabi/Translated/stories  
all rights reserved ©2022

Published by



### AUTUMN ART

#3, Virk Bagh Colony, Saifdipur, Backside- Punjabi University  
Patiala-147002, Punjab, INDIA  
autumnartpublishers@gmail.com, Mob. 91158-72450

ISBN 978-93-90849-87-1

Logo of Autumn Art by Kafir

Cover Painting By Satish Gujral

©Government Museum & Art Gallery, Chandigarh

Printed & Bound at: Printwell, Amritsar, Punjab

### Lahore Da Pagalkhana

Original Title 'The Unsafe Asylum: Stories of Partition and Madness' (2018)

By **Anirudh Kala**

[anirudhkala@gmail.com](mailto:anirudhkala@gmail.com)

Translated By **Kulvир Gojra**


[kulvirdu@yahoo.co.in](mailto:kulvirdu@yahoo.co.in)



ਜੁਲਾਈ-ਅਗਸਤ, 2019

# ਸਮਦਰਸ਼ੀ

SAMDARSHI



170

25/-

ਸੰਪਾਦਕੀ ਦਫਤਰ ਦਾ ਪਤਾ  
ਪੰਜਾਬੀ ਅਕਾਦਮੀ, ਇੰਡੀਆ  
ਡੀ. ਡੀ. ਏ. ਕਮਿਊਨਿਟੀ ਸੈਟਰ, ਸਦਰ ਥਾਨਾ ਰੋਡ, ਪਹਾੜ ਗੰਜ, ਨਵੀਂ ਇੰਡੀਆ-110055  
ਫੋਨ : 011-23616243, 23616265, 23615979

Punjabi Academy, Delhi  
DDA Community Centre,  
Sadar Thana Road, Paharganj, New Delhi-110055

E-mail : samdarshi.punjabi@gmail.com  
Visit our Website at : <http://www.punjabiacademy.com>

ISSN : 2581-3986

© ਸਾਰੇ ਹੱਕ ਰਾਖਵੇਂ ਹਨ

ਪ੍ਰਕਾਸ਼ਤ ਸਮੱਗਰੀ ਦੀ ਵਰਤੋਂ ਲਈ ਲੇਖਕ, ਅਨੁਵਾਦਕ ਅਤੇ ਪੰਜਾਬੀ ਅਕਾਦਮੀ ਦੀ ਮਨਜ਼ੂਰੀ ਚਹੂਰੀ ਹੈ।  
ਪ੍ਰਕਾਸ਼ਤ ਰਚਨਾਵਾਂ ਦੀ ਗੀਤੀ-ਨੀਤੀ ਜਾਂ ਵਿਚਾਰਾਂ ਨਾਲ ਪੰਜਾਬੀ ਅਕਾਦਮੀ, ਸੰਪਾਦਕੀ ਮੰਡਲ ਜਾਂ ਸੰਪਾਦਕ  
ਦੀ ਸਹਿਮਤੀ ਚਹੂਰੀ ਨਹੀਂ।

ਮੁੱਲ	:	25 ਰੁਪਏ
ਸਾਲਾਨਾ ਚੰਦਾ	:	150 ਰੁਪਏ
ਇੰਗਲੈਂਡ ਤੇ ਯੂਰਪ	:	30 ਪੈਸ਼
ਅਮਰੀਕਾ, ਕੈਨੇਡਾ, ਮਿਡਲ ਈਸਟ ਤੇ ਹੋਰ ਦੇਸ਼	:	60 ਡਾਲਰ
ਚੰਦਾ "ਸਕੱਤਰ, ਪੰਜਾਬੀ ਅਕਾਦਮੀ" ਦੇ ਨਾਮ 'ਤੇ ਭੇਜੋ।		

Send the Subscription in the name of "Secretary, Punjabi Academy".

ਟਾਈਟਲ

ਮਨੀਂਦਰ ਸਿੰਘ

ਲੇਖਕ ਟਾਈਪ ਸੈਟਿੰਗ

ਪੁਸ਼ਟਿਕਰਨ ਅਰੋੜਾ

**Samdarshi :**

Bi-monthly journal of Punjabi Literature published by Punjabi Academy, Delhi, Motia Khan, Paharganj, New Delhi - 110055, India

ਸਮਦਰਸ਼ੀ :

ਪਾਲਿਸ਼ਰ ਗੁਰਭੇਜ ਸਿੰਘ ਗੁਰਾਇਆ, ਸਕੱਤਰ ਪੰਜਾਬੀ ਅਕਾਦਮੀ, ਇੰਡੀਆ ਨੇ ਪੰਜਾਬੀ ਅਕਾਦਮੀ, ਇੰਡੀਆ ਵੱਲੋਂ ਐਸ.ਡੀ.ਐਮ. ਪ੍ਰਿੰਟਰ ਅਤੇ ਪੈਕੇਜ, ਹਰੀ ਨਗਰ, ਨਵੀਂ ਇੰਡੀਆ ਤੋਂ ਛਾਪਵਾ ਕੇ ਦਫਤਰ, ਪੰਜਾਬੀ ਅਕਾਦਮੀ, ਇੰਡੀਆ, ਸਮਦਰਸ਼ੀ, ਮੋਤੀਆ ਮਾਨ, ਪਹਾੜ ਗੰਜ, ਨਵੀਂ ਇੰਡੀਆ-55 ਤੋਂ ਪ੍ਰਕਾਸ਼ਤ ਕੀਤਾ।



# ਸਮਦਰਸੀ

ਸਾਲ 35 ਐਕ 170 : ਗੁਰਦਾਨੀ-ਅਗਸਤ, 2019

ਆਪਣੇ ਵੱਲੋਂ /  
ਇਸ ਵਾਰ ਦਾ ਕਹੀ /  
ਗੁਰਪ੍ਰੀਤ

ਗਜ਼ਲ, ਕਵਿਤਾ / 12

ਪ੍ਰਤਾਪ "ਪਾਰਸ" ਗੁਰਦਾਸਪੁਰੀ  
ਬਿਸੰਬਰ ਅਵਾਂਖੀਆ  
ਮਹੀਨਾਰ ਸਿੰਘ ਪੈਸੂ  
ਸੁਰਜੀਤ ਸਾਜਨ  
ਸੰਘ ਘੋਸ਼

- |                   |  |
|-------------------|--|
| ਬੰਗਾਰਾ ਸਿੰਘ ਭੁੱਲਰ | : ਲੇਖਕਾਂ ਦਾ ਲੇਖਕ /15   |
| ਡਾ. ਹਰਜੋਤ ਕੌਰ     | : "ਕੁੱਲਰ" : ਪੰਜਾਬੀਆਂ ਦੀ ਤ੍ਰਾਸਦੀ<br>ਦਾ ਸੰਕਲਪ /20                        |
| ਮੁਖਤਾਰ ਗਿੱਲ       | : ਮਾਤਾ ਭਾਗਾਂ /27   |
| ਡਾ. ਪੀ. ਐਸ. ਸਿੰਘ  | : ਅਰਸਤੂ ਦੇ ਕਾਵਿ ਸ਼ਾਸਤਰ ਦੀ<br>ਨਵੀ ਵਿਆਖਿਆ /35                            |
| ਪ੍ਰੀਤ ਹਰਭਜਨ ਸਿੰਘ  | : ਰਿਨਕੋਨਾਡਾ ਹਿਲਚ /40   |
| ਨਵਜੋਤ ਕੌਰ         | : ਗੁਰਬਚਨ ਸਿੰਘ ਭੁੱਲਰ ਦੀ ਐਰਤ-<br>ਪਾਤਰ ਸਿਰਜਣਾ /55                         |
| ✓ਡਾ. ਬੁਲਵੀਰ       | : ਸੁਖਵਿੰਦਰ ਅੰਮ੍ਰਿਤ ਦੇ ਗਜ਼ਲ-<br>ਕਾਵਿ ਵਿਚ ਨਾਗੀ ਸਿੰਘ ਦੀ<br>ਨਿਰਮਾਣਕਾਰੀ /63 |

## ਸੁਖਵਿੰਦਰ ਅੰਮ੍ਰਿਤ ਦੇ ਗੁਜ਼ਲ-ਕਾਵਿ ਵਿਚ ਨਾਗੀ ਥਿਥ ਦੀ ਨਿਰਮਾਣਕਾਰੀ ਡਾ. ਕੁਲਵੀਰ



ਸਮਾਜ ਸਭਿਆਚਾਰ ਉਪਰ ਮਰਦਾਵੀ ਸੱਤਾ ਦਾ ਕਬਜ਼ਾ ਹੋਣ ਕਰਕੇ, ਸਾਹਿਤਕਾਰੀ ਦੇ ਖੇਤਰ ਵਿਚ ਅੇਰਤਾਂ ਦਾ ਪ੍ਰਵੇਸ਼ ਮੁੱਖ ਤੌਰ 'ਤੇ ਆਧੁਨਿਕ ਦੇਰ ਵਿਚ ਹੁੰਦਾ ਹੈ। ਸਾਹਿਤ ਦੇ ਹੋਰ ਰੂਪਾਂ ਦੇ ਨਾਲ-ਨਾਲ ਨਾਗੀ ਨੇ ਗੁਜ਼ਲ ਕਾਵਿ-ਰੂਪ ਨੂੰ ਵੀ ਆਪਣੀ ਰਚਨਾਕਾਰੀ ਦਾ ਆਧਾਰ ਬਣਾਇਆ। ਗੁਜ਼ਲ ਦੇ ਇਤਿਹਾਸ 'ਤੇ ਨਜ਼ਰ ਮਾਰਿਆਂ। ਇਹ ਸਹੀਜੇ ਹੀ ਦਿਸਟੀਗੋਰਰ ਹੋ ਜਾਂਦਾ ਹੈ ਕਿ ਇਸ ਕਾਵਿ-ਰੂਪ ਵਿਚ ਮਰਦ ਨੇ ਨਾਗੀ ਨੂੰ ਕੇਂਦਰ ਵਿਚ ਰੱਖਕੇ ਕਾਵਿ-ਉਚਾਰ ਪੇਸ਼ ਕੀਤਾ ਹੈ। ਆਧੁਨਿਕ ਦੇਰ ਵਿਚ ਨਾਗੀ ਦੁਆਰਾ ਇਸ ਕਾਵਿ-ਰੂਪ ਨੂੰ ਰਚਨਾਕਾਰੀ ਦਾ ਆਧਾਰ ਬਣਾਉਣਾ, ਇਸ ਦੇ ਪਰੰਪਰਕ ਖਾਸੇ ਨੂੰ ਚੁਣੌਤੀ ਦੇਣਾ ਹੈ। ਪਰੰਪਰਕ ਗੁਜ਼ਲ ਵਿਚ ਨਾਗੀ ਦੇ ਅਹਿਸਾਸ, ਸੁਪਨੇ ਜਾਂ ਉਤਰ ਪ੍ਰਤੀਉਤਰ ਮਰਦ ਨੇ ਹੀ ਚਿਤਵੇ ਤੇ ਸਿਰਜੇ। ਨਾਗੀ ਸਵੈ ਦੀ ਨਿਰਮਾਣਕਾਰੀ ਵੀ ਮਰਦਾਵੇਂ ਨੁਕਤਾ-ਨਿਗਾਹ ਤੇ ਹੀ ਹੋਈ। ਇਸ ਪੇਸ਼ ਕਿਸੇ ਨਾਗੀ ਦੁਆਰਾ ਗੁਜ਼ਲਕਾਰੀ/ਸਾਹਿਤਕਾਰੀ ਕਰਨਾ ਆਪਣੇ ਆਪ ਵਿਚ ਹੀ ਪ੍ਰਤੀਰੋਪ ਦਾ ਪ੍ਰਤੀਕ ਬਣਦਾ ਹੈ। ਨਾਗੀ ਦੇ ਗੁਜ਼ਲ ਲੇਖਨ ਨਾਲ ਗੁਜ਼ਲਕਾਰੀ ਤੇ ਮਰਦਾਵਾਂ ਏਕਾਧਿਕਾਰ ਖਤਮ ਹੁੰਦਾ ਹੈ। ਨਾਗੀ ਆਪਣੇ ਨਜ਼ਰੀਏ ਤੇ ਆਪਣੇ ਅਹਿਸਾਸਾਂ ਤੇ ਅਨੁਭਵਾਂ ਨੂੰ ਜੁਥਾਨ ਦੇਣ ਦੇ ਨਾਲ ਨਾਲ ਮਰਦ ਨੂੰ ਵੀ ਪੁਨਰ-ਪਰਿਭਾਸਤ ਕਰਨ ਲਗਦੀ ਹੈ। ਹਥਲੇ ਖੇਜ-ਪੱਤਰ ਦਾ ਮਨੋਰਥ ਸੁਖਵਿੰਦਰ ਅੰਮ੍ਰਿਤ ਦੀ ਗੁਜ਼ਲਕਾਰੀ ਵਿਚ ਨਾਗੀ ਥਿਥ ਦੀ ਨਿਰਮਾਣਕਾਰੀ ਦੇ ਵੱਖ-ਵੱਖ ਪੱਖਾਂ ਦੀ ਉਧੇੜ-ਬੁਣ ਕਰਨਾ ਹੈ।

ਮਨੁੱਖੀ ਸਵੈ, ਸਮਾਜ ਸਭਿਆਚਾਰ ਵਿਚ ਪ੍ਰਾਚਿਲਿਤ ਭਾਗ ਭਾਸਾਈ ਪ੍ਰਵਾਨਾਂ ਦੀ ਵਿਚੇਲਗਿਆਂ ਰਾਹੀਂ ਆਪਣੀ ਪਛਾਣ ਗਹਿਣ ਕਰਦਾ ਹੈ। ਨਾਗੀਵਾਦੀ ਸਾਹਿਤ ਸਿਧਾਤ ਚਿਤਨ ਨੇ ਇਸ ਮੁੱਦੇ ਨੂੰ ਗੰਭੀਰਤਾ ਨਾਲ ਉਠਾਇਆ ਹੈ ਕਿ ਸਮਾਜ-ਸਭਿਆਚਾਰ ਵਿਚ ਪਿਤਰਕੀ ਸੱਤਾ ਅਤੇ ਭਾਸਾ ਦਾ ਹੀ ਗਲਬਾ ਹੈ। ਅੇਰਤ ਅਤੇ ਮਰਦ ਦੇ ਪਿਤਰਕੀ ਭਾਸਾ ਰਾਹੀਂ ਹੀ ਸੰਚਾਰ ਕਰਦੇ ਹਨ। ਸਵਾਲ ਪੈਦਾ ਹੁੰਦਾ ਕਿ 'ਜੇ ਸਾਡੇ ਸੇਚਣ ਦੀਆਂ ਹਿੱਦੀਆਂ ਅਤੇ ਭਾਸਾ, ਪਿਤਰਕੀ ਸਨ੍ਹੁਪ ਹਾਲੀਆਂ'

ਪੰਜਾਬੀ ਵਿਭਾਗ, ਐਲ  
ਪੁਨਰਵਰਤੀ, ਐਲੀ  
ਫਨ 9871100116



ISSN : 2395-1273

# ਪੰਜਾਬ

ਪੰਜਾਬੀ ਖੋਜ ਰਸਾਲਾ

12 ਜੁਲਾਈ-ਦਸੰਬਰ 2020  
ਵਾਂ ਅੰਕ

## ਇਸ ਅੰਕ ਵਿਚ

- ◆ 'ਮੱਲ੍ਹਮ' : ਸਾਮਾਜਿਕ ਇਤਿਹਾਸ ਦੀ ਪੜ੍ਹੀ
- ◆ ਪੰਜਾਬ ਦੇ ਪੁਨਰ-ਨਿਰਮਾਣ ਦਾ ਉਤਰਪੂਜੀਵਾਦੀ ਏਜੰਡਾ
- ◆ ਪੰਜਾਬੀ ਭਾਸ਼ਾ, ਸਾਹਿਤ ਤੇ ਸਭਿਆਚਾਰ : ਚੁਟੌਤੀਆਂ ਤੇ ਸੰਭਾਵਨਾਵਾਂ
- ◆ ਮਾਨਵ ਸਭਿਆਤਾ ਦੀ ਨਵੀਂ ਆਸ : ਵਿਸਮਾਨੀ ਗਲੋਬਲ ਆਰਡਰ
- ◆ ਸੁਖਪਾਲ ਦੀ ਕਵਿਤਾ : ਸੰਵੇਰੀ ਅਤੇ ਸੰਵੇਦਨੀ ਮਨੁੱਖ ਦੀ ਤਲਾਬ ਦਾ ਕਾਵਿ
- ◆ ਸਾਕਾਜ਼ਲ੍ਹਾਂ ਵਾਲਾ ਬਾਗਾ ਅਤੇ ਪੰਜਾਬੀ ਕਵਿਤਾ
- ◆ ਪੰਜਾਬੀ ਨਾਵਲ ਵਿਚ ਕਿਸਾਨੀ ਜੀਵਨ ਦੀ ਪੇਸ਼ਕਾਰੀ
- ◆ ਰਾਸ਼ਟਰਵਾਦ ਤੇ ਆਧੁਨਿਕ ਪੰਜਾਬੀ ਕਵਿਤਾ
- ◆ ਪੰਜਾਬੀ ਭਾਸ਼ਾ : ਕੋਡ ਮਿਸ਼ਨ ਤੇ ਪਰਿਵਰਤਨ
- ◆ ਕੈਨੇਡੀਅਨ ਪੰਜਾਬੀ ਡਾਇਸਪੋਰਾ : ਕੁਝ ਕਾਨੂੰਨੀ ਪਹਿਲੂਆਂ ਦਾ ਵਿਸ਼ਲੇਸ਼ਣ
- ◆ ਦੇਗੀਦਾ ਦੀ ਸਾਹਿਤ ਦ੍ਰਿਸ਼ਟੀ
- ◆ ਭਾਸ਼ਾ ਦੀ ਲਿੰਗਕ ਰਾਜਨੀਤੀ
- ◆ ਨਾਟ-ਸਿਧਾਂਤ
- ◆ ਸੰਤੁੱਖ ਸਿੰਘ ਧੀਰ ਦੀਆਂ ਕਹਾਣੀਆਂ ਦੀ ਰਚਨਾ ਵਿਧੀ
- ◆ ਪੁਸਤਕ ਗੀਵਿਊ



ESTD. 1892

ਪੰਜਾਬੀ ਅਧਿਐਨ ਵਿਭਾਗ  
ਸ਼ਾਲਸਾ ਕਾਲਜ ਅੰਮ੍ਰਿਤਸਰ  
[www.sanvad.org](http://www.sanvad.org)

# ਪੰਜਾਬ

ਪੰਜਾਬੀ ਵਿਦਾਰੀਡ ਰਿਸਰਚ ਜਰੂਰਤ

A Peer Reviewed Punjabi Research Journal

ਕਿਮਾਚੀ ਪੇਸ਼ ਰਸਾਲਾ

(ਛੁ.ਸੀ.ਐ. ਦੀ 'ਅਕਾਦਮਿਕ ਅਤੇ ਪੇਸ਼ ਨੈਚਿਰਡਾ ਸੀਸ਼ਾ' ਵਿੱਚ ਪ੍ਰਕਾਨਿਤ ਪੇਸ਼-ਜਰੂਰਤ)

ਸਰਪ੍ਰਸਤ

ਡਾ. ਮਹਿਲ ਸਿੰਘ

ਪਿੰਡੀਪਲ, ਪਾਲਸਾ ਕਾਲਜ ਅੰਮ੍ਰਿਤਸਰ

ਮੁੱਖ ਸੰਪਾਦਕ

ਡਾ. ਮਹਿਲ ਸਿੰਘ

ਸੰਪਾਦਕ

ਡਾ. ਆਤਮ ਸਿੰਘ ਰੋਧਾ



ESTD. 1892

ਪੈਸਟ ਗੈਜੂਏਟ ਪੰਜਾਬੀ ਅਧਿਐਨ ਵਿਭਾਗ  
ਪਾਲਸਾ ਕਾਲਜ ਅੰਮ੍ਰਿਤਸਰ-143002

# Sanvad

## (Dialogic)

### PUNJABI REFERRED RESEARCH JOURNAL

Bi- Annual

A Peer Reviewed Punjabi Research Journal of the Post-Graduate Department of  
Punjabi Studies, Khalsa College, Amritsar.

(UGC-CARE APPROVED JOURNAL)

Email : [sanvadpunjab@gmail.com](mailto:sanvadpunjab@gmail.com)  
[www.sanvad.org](http://www.sanvad.org)

**Patron & Chief Editor:**

**Dr. Mehal Singh**  
+91-85288-28200

**Editor:**

**Dr. Atam Singh Randhawa**  
+9198722-17273

□  
ISSN : 2395-1273

□  
July-December 2020

□

ਸੰਪਾਦਕੀ ਮੰਡਲ

ਸਲਾਹਕਾਰ ਬੋਰਡ

ਡਾ. ਆਤਮ ਸਿੰਘ ਰੰਗਾਵਾ

ਪ੍ਰੈ. ਪਰਮਿੰਦਰ ਸਿੰਘ (ਸਾਬਕਾ ਪ੍ਰੈਫੈਸਰ)

ਮੁਖੀ

ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ

ਪੰਜਾਬੀ ਅਧਿਐਨ ਵਿਭਾਗ

ਪ੍ਰੈ. ਰਮੀਦਰ ਕੌਰ (ਡਾ.)

ਡਾ. ਪਰਮਿੰਦਰ ਸਿੰਘ

ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ

ਡਾ. ਭੁਪਿੰਦਰ ਸਿੰਘ

ਡਾ. ਸੁਰਜੀਤ ਸਿੰਘ

ਡਾ. ਕੁਲਦੀਪ ਸਿੰਘ ਵਿੱਲੇ

ਪੰਜਾਬੀ ਯੂਨੀਵਰਸਿਟੀ ਪਟਿਆਲਾ

ਡਾ. ਹੀਰਾ ਸਿੰਘ

ਪ੍ਰੈ. ਯੋਗਰਾਜ ਅੰਗਰਿਸ (ਡਾ.)

ਡਾ. ਮਿਨੀ ਸਲਵਾਨ

ਪੰਜਾਬ ਯੂਨੀਵਰਸਿਟੀ ਚੰਡੀਗੜ੍ਹ

ਡਾ. ਹਰਜੀਤ ਕੌਰ

ਪ੍ਰੈ. ਜਸਪਾਲ ਕੌਰ (ਡਾ.)

ਨੋਟ: ਲੇਖਕ ਆਪਣੇ ਵਿਚਾਰਾਂ ਲਈ ਮੁਦਦ ਲਿੰਗੇ ਵਰਤ ਰਹੇ।

ਵਿੱਲੇ ਯੂਨੀਵਰਸਿਟੀ, ਵਿੱਲੇ

ਡਾ. ਰਜਨੀਬ ਬਹਾਦੁਰ ਸਿੰਘ, (ਸਾਬਕਾ ਪ੍ਰੈਫੈਸਰ)

ਡੀ.ਏ.ਵੀ. ਕਾਲਜ, ਜਲੰਧਰ

ਡਾ. ਕੁਲਵੰਤ ਸਿੰਘ, (ਸਾਬਕਾ ਪ੍ਰੈਫੈਸਰ)

ਲਾਈਲਪੁਰ ਮਾਲਸਾ ਕਾਲਜ, ਜਲੰਧਰ

□

□

ਚੰਦ ਭੇਜਣ ਤੇ ਮਿਲਣ ਦਾ ਪਤਾ

ਚੰਦ

ਪੰਜਾਬੀ ਪ੍ਰਿਸ਼ਟਲ

ਜੀਵਨ ਮੈਂਬਰ : ₹ 3000

ਮਾਲਸਾ ਕਾਲਜ ਅੰਮ੍ਰਿਤਸਰ

ਪੰਜ ਸਲਾ : ₹ 1500

khalsacollegeamritsar@yahoo.com

ਦਿਵਾਂਕ : ₹ 200

www.khalsacollege.edu.in

□

□

© Principal, Khalsa College Amritsar

'ਸੰਵਾਦ' ਪੰਜਾਬੀ ਰਿਸਰਚ ਜਰਨਲ,

ਮਾਲਸਾ ਕਾਲਜ ਅੰਮ੍ਰਿਤਸਰ ਦੇ ਪੋਸਟ ਗੈਜ਼ਟੇਟ ਪੰਜਾਬੀ ਅਧਿਐਨ ਵਿਭਾਗ ਵੱਲੋਂ  
ਪਿੰਡਵੈਲ, 146, ਇੰਡਸਟ੍ਰੀਅਲ ਫੇਕਲ ਪੁਆਇੰਟ, ਅੰਮ੍ਰਿਤਸਰ ਤੋਂ ਫਾਰਮ ਕੀਤਾ ਗਿਆ ਹੈ।

# ਸੰਵਾਦ

ਪੰਜਾਬੀ ਹੈਂਡਰੀਡ ਰਿਸਰਚ ਜਰਨਲ

(ਛਿਮਾਹੀ ਯੋਜ਼ ਰਸਾਲਾ)

ਸਾਲ - 06 ਅੰਕ - 12

ਜੁਲਾਈ-ਦਸੰਬਰ 2020

## ਤਤਕਾਰਾ

□ ਸੰਪਾਦਕੀ	5-6
□ ਡਾ. ਮਹਿਲ ਸਿੰਘ	7-17
‘ਮੱਲ੍ਹਮ’ : ਸਮਾਜ-ਇਤਿਹਾਸ ਦੀ ਪੜ੍ਹਤ	
□ ਸ. ਅਮਰਜੀਤ ਸਿੰਘ ਗਰੇਵਾਲ	18-41
ਪੰਜਾਬ ਦੇ ਪੁਨਰ-ਨਿਰਮਾਣ ਦਾ ਉਤਗੁੰਜੀਵਾਦੀ ਏਜੰਚਾ	
□ ਡਾ. ਮਨਮੋਹਨ	42-54
ਪੰਜਾਬੀ ਭਾਸ਼ਾ, ਸਾਹਿਤ ਤੇ ਸਭਿਆਚਾਰ : ਚੁਣੌਤੀਆਂ ਤੇ ਸੰਭਾਵਨਾਵਾਂ	
□ ਡਾਈ ਹਰਸਿਮਰਨ ਸਿੰਘ	55-77
ਮਾਨਵ ਸਭਿਆਤਾ ਦੀ ਨਵੀਂ ਆਸ : ਵਿਸਮਾਦੀ ਗਲੋਬਲ ਆਰਡਰ	
□ ਡਾ. ਯੋਗਰਾਜ	78-85
ਸੁਖਪਾਲ ਦੀ ਕਵਿਤਾ : ਸੰਵੇਗੀ ਅਤੇ ਸੰਵੇਦਨੀ ਮਨੁੱਖ ਦੀ ਤਲਾਸ਼ ਦਾ ਕਾਵਿ	
□ ਡਾ. ਸਰਬਜੀਤ ਸਿੰਘ	86-103
ਸਾਕਾ ਜਲਿਆਂ ਵਾਲਾ ਬਾਗ ਅਤੇ ਪੰਜਾਬੀ ਕਵਿਤਾ	
□ ਡਾ. ਗੁਰਮੁਖ ਸਿੰਘ	104-121
ਪੰਜਾਬੀ ਨਾਵਲ ਵਿਚ ਕਿਸਾਨੀ ਜੀਵਨ ਦੀ ਪੇਥਕਾਗੀ	
✓ ਡਾ. ਕੁਲਵੀਰ ਗੋਸ਼ਾ	122-129
ਰਾਸਟਰਵਾਦ ਤੇ ਆਧੁਨਿਕ ਪੰਜਾਬੀ ਕਵਿਤਾ	



## ਰਾਸ਼ਟਰਵਾਦ ਤੇ ਆਧੁਨਿਕ ਪੰਜਾਬੀ ਕਵਿਤਾ

ਰਾਸ਼ਟਰ ਤੇ ਰਾਸ਼ਟਰਵਾਦ ਦੇ ਮੁੱਢ ਥਾਰੇ ਵੱਖ-ਵੱਖ ਧਾਰਨਾਵਾਂ ਹਨ। ਇਸ ਲਈ ਇਨ੍ਹਾਂ ਨੂੰ ਕਿਸੇ ਇਕ ਸਰਬਪ੍ਰਵਾਨਿਤ ਤੇ ਸਥਿਰ ਪਰਿਭਾਸ਼ਾ ਵਿਚ ਨਹੀਂ ਬੰਨਿਆਂ ਜਾ ਸਕਦਾ। ਤੇਜ਼ੀ ਨਾਲ ਬਦਲਦੇ ਸਮਾਜ ਵਿਚ ਇਹ ਕਾਰਜ ਹੋਰ ਵੀ ਕਠਿਨ ਹੋ ਗਿਆ ਹੈ। ਵਿਸ਼ਵੀਕਰਨ ਦੇ ਦੌਰ ਵਿਚ ਨਵੀਅਾਂ ਬਹੁਸ਼ਭਾਓਚਾਰਕ ਤੇ ਪਾਰ ਰਾਸ਼ਟਰੀ ਪਛਾਣਾਂ, ਪੁਰਾਣੀਆਂ ਰਾਸ਼ਟਰੀ ਵਛਾਦਾਰੀਆਂ ਤੋਂ ਅਗਾਂਹ ਲੰਘ ਗਈਆਂ ਹਨ। ਵਿਆਪਕ ਪੱਧਰ 'ਤੇ ਹੋ ਰਹੇ ਅੰਤਰਰਾਸ਼ਟਰੀ ਪਰਵਾਸ ਅਤੇ ਆਪਣੇ ਮਾਤ ਭੂਮੀ ਤੋਂ ਕੋਹਾਂ ਦੂਰ ਦੁਨੀਆਂ ਦੀਆਂ ਵੱਖ-ਵੱਖ ਥਾਵਾਂ 'ਤੇ ਫੈਲ ਰਹੀਆਂ ਡਾਇਸਪੋਰਿਕ ਆਬਾਦੀਆਂ ਨਵੀਅਾਂ ਮਿਸ਼ਰਤ ਪਛਾਣਾਂ, ਸਭਿਆਚਾਰਾਂ ਤੇ ਜੀਵਨ ਮੁੱਲਾਂ ਨੂੰ ਪੈਦਾ ਕਰ ਰਹੀਆਂ ਹਨ ਪਰ ਇਸ ਸਭ ਦੇ ਬਾਵਜੂਦ ਰਾਸ਼ਟਰ ਤੇ ਰਾਸ਼ਟਰੀਅਤਾ ਦੇ ਮੁੱਦੇ ਰਾਜਨੀਤਕ ਬਹਿਸ ਦੇ ਕੇਂਦਰ ਤੋਂ ਦੂਰ ਨਹੀਂ ਹਨ। ਹੋਰਾਂ ਸੰਕਲਪਾਂ ਵਾਂਗ ਰਾਸ਼ਟਰ ਦਾ ਸੰਕਲਪ ਵੀ ਪੱਛਮ ਦੀ ਉਪਜ਼ ਹੈ। ਇਸ ਦੇ ਵੱਖ-ਵੱਖ ਸਰੂਪਾਂ ਥਾਰੇ ਵੀ ਵਿਦਵਾਨਾਂ ਵਿਚ ਲੰਬੀ ਬਹਿਸ ਹੈ। 20ਵੀਂ ਸਦੀ ਦੇ ਮੁੱਢਲੇ ਦੌਰ ਵਿਚ ਯੂਰਪੀ ਰਾਸ਼ਟਰਵਾਦ ਨੂੰ ਫਾਸ਼ੀਵਾਦੀ ਅਤੇ ਬਸਤੀਵਾਦ ਨਾਲ ਸਾਂਝ-ਭਿਆਲੀ ਕਾਰਨ ਨਕਾਰਿਆ ਗਿਆ ਜਦ ਕਿ ਤੇਜ਼ੀ ਦੁਨੀਆਂ ਦੇ ਰਾਸ਼ਟਰਵਾਦ ਨੂੰ ਬਸਤੀਵਾਦ ਵਿਰੋਧੀ ਸਰੂਪ ਕਾਰਨ ਹਾਂ-ਪੱਧੀ ਪਰਿਭਾਸ਼ਤ ਕੀਤਾ ਗਿਆ।



ਡਾ. ਕੁਲਵੀਂਦਰ ਸਿੰਘ  
ਐਸੋਸੀਏਟ ਪ੍ਰੋਫੈਸਰ  
ਪੰਜਾਬੀ ਵਿਭਾਗ  
ਦਿੱਲੀ ਯੂਨੀਵਰਸਿਟੀ  
ਦਿੱਲੀ  
9871100116  
kulvirdu@yahoo.co.in

ਆਧੁਨਿਕਵਾਦੀਆਂ ਦਾ ਮੱਤ ਹੈ ਕਿ ਰਾਸ਼ਟਰ ਤੇ ਰਾਸ਼ਟਰਵਾਦ ਦਾ ਵਰਤਾਰਾ ਉਦਯੋਗੀਕਰਨ, ਪੁੰਜੀਵਾਦ, ਆਧੁਨਿਕ ਸਟੇਟ ਦੇ ਉਭਾਰ, ਫਰਾਂਸੀਸੀ ਕ੍ਰਾਂਤੀ ਆਦਿ ਤਬਦੀਲੀਆਂ ਦੀ ਦੇਣ ਹੈ। ਇਸ ਪਹੁੰਚ-ਵਿਸ਼ਾਵਿਚਾਰ ਰੱਖਣ ਵਾਲਾ ਮੁੱਖ ਚਿੰਤਕ ਗੈਲੇਨਰ (Gellner) ਹੈ। ਇਸ ਦੇ ਉਲਟ ਐਥਨਿਕ ਵਿਚਾਰਾਂ ਵਾਲੇ ਚਿੰਤਕਾਂ, ਖਾਸ ਕਰ ਐਥਨੀ ਸਮਿਖ ਦਾ ਕਹਿਣਾ ਹੈ ਕਿ ਰਾਸ਼ਟਰਵਾਦ ਦੀਆਂ ਜੜ੍ਹਾਂ ਪੂਰਵ-ਆਧੁਨਿਕ ਪਛਾਣਾਂ ਵਿਚ ਹਨ। ਗੈਲੇਨਰ ਦੀ ਦਲੀਲ ਹੈ ਕਿ ਉਦਯੋਗਿਕ ਆਰਥਿਕਤਾ ਲਈ ਘੱਟੋ ਘੱਟ ਇਕ ਬੁਨਿਆਦੀ ਤੇ ਇਕ ਸਮਾਨ ਸਿਖਿਆ ਰੱਖਣ ਵਾਲੀ ਕਿਰਤ ਬਲਕਿ ਦੀ ਲੋੜ 'ਚੋਂ ਰਾਸ਼ਟਰਵਾਦ ਪੈਦਾ ਹੋਇਆ ਤੇ ਇਸ ਲੋੜ ਨੂੰ ਉਨ੍ਹੀਂ ਸਦੀ ਦੀ ਸਟੇਟ ਨੇ ਕੇਂਦਰੀਕਰਨ ਰਾਹੀਂ ਪੁਰਾ ਕੀਤਾ। ਸਟੇਟ ਦੁਆਰਾ ਪੈਦਾ ਤੇ ਪ੍ਰਸਾਰਿਤ ਕੀਤਾ ਗਿਆ ਇਹ ਪਬਲਿਕ ਸਭਿਆਚਾਰ ਹੀ ਬਹੁ ਤਿਲੜੀ ਲੋਕਾਂ ਲਈ ਰਾਸ਼ਟਰੀ ਸਭਿਆਚਾਰ ਬਣਦਾ ਹੈ। ਕਿਉਂਕਿ ਉਦਯੋਗੀਕਰਨ ਇਕਸਾਰਤਾ ਨਾਲ ਅੱਗੇ ਨਹੀਂ ਵਧਦਾ, ਕਿਸੇ ਵੱਖਰੇ ਸਭਿਆਚਾਰ ਦੇ ਸੁਲਹ ਜੋ ਇਕੋ ਹੀ ਮਾਨਤਾ ਪ੍ਰਾਪਤ ਸਾਡੇ ਖੇਤਰ ਵਿਚ ਰਹਿੰਦੇ ਹਨ, ਪਰ ਉਨ੍ਹਾਂ ਨੂੰ ਇਸ ਆਧਾਰ 'ਤੇ ਆਧੁਨਿਕੀਕਰਨ ਦੇ ਲਾਭਾਂ ਵੋਂ ਬਾਹਰ ਹੋਉਣਾ ਜ਼ਿਆਦਾ ਹੈ